


**Standard Operating Procedures for Waxing Treatment**

**ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਲੋੜਾਂ**

ਹਾਂ	ਨਹੀਂ	ਲਾਗੂ ਨਹੀਂ ਹੁੰਦਾ	
<input type="checkbox"/>	<input type="checkbox"/>	<input type="checkbox"/>	ਹਰ ਕਲਾਇੰਟ/ਟ੍ਰੀਟਮੈਂਟ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਧੋਤੇ ਜਾਂਦੇ ਹਨ
<input type="checkbox"/>	<input type="checkbox"/>	<input type="checkbox"/>	ਵੈਕਸਿੰਗ ਤੋਂ ਪਹਿਲਾਂ ਕਲਾਇੰਟ ਦੀ ਚਮੜੀ ਚੈੱਕ ਕੀਤੀ ਜਾਂਦੀ ਹੈ। ਕਦੇ ਵੀ ਪਾਟੀ ਹੋਈ, ਜਲਣ ਕਰਦੀ ਜਾਂ ਇਨਫੈਕਸ਼ਨ ਵਾਲੀ ਚਮੜੀ 'ਤੇ ਵੈਕਿੰਗ ਨਹੀਂ ਕੀਤੀ ਜਾਣੀ ਚਾਹੀਦੀ।
<input type="checkbox"/>	<input type="checkbox"/>	<input type="checkbox"/>	ਵੈਕਸਿੰਗ ਕਰਨ ਤੋਂ ਪਹਿਲਾਂ ਕਲਾਇੰਟ ਦੀ ਚਮੜੀ ਨੂੰ ਸਕਿਨ ਐਂਟੀਸੈਪਟਿਕ ਨਾਲ ਸਾਫ ਅਤੇ ਰੋਗਾਣੂ-ਨਾਸ਼ਕ ਕੀਤਾ ਜਾਂਦਾ ਹੈ
<input type="checkbox"/>	<input type="checkbox"/>	<input type="checkbox"/>	ਸਪੈਚੂਲਾ (ਵੈਕਸ ਲਾਉਣ ਵਾਲਾ ਚਮਚਾ) ਨੂੰ ਵੈਕਸ ਵਾਲੇ ਪੌਟ ਵਿਚ ਦੋ ਵਾਰੀ ਨਹੀਂ ਡਬਾਉਣਾ। ਵੈਕਸ ਇਕ ਵਾਰੀ ਵਰਤੋਂ ਜਿੰਨੀ ਲਗਾਈ ਜਾਣੀ ਜ਼ਰੂਰੀ ਹੈ ਜਾਂ ਹਰ ਵਾਰ ਲਈ ਇਕ ਵਾਰ ਵਰਤਿਆ ਜਾ ਸਕਣ ਵਾਲਾ ਸਪੈਚੂਲਾ ਵਰਤਿਆ ਜਾਣਾ ਜ਼ਰੂਰੀ ਹੈ।
<input type="checkbox"/>	<input type="checkbox"/>	<input type="checkbox"/>	ਹਰ ਕਲਾਇੰਟ ਤੋਂ ਬਾਅਦ ਜਾਂ ਕਲਾਇੰਟ ਨੂੰ ਵੇਚਣ ਤੋਂ ਬਾਅਦ ਬਚਦੀ ਨਿੱਜੀ ਵੈਕਸ ਸੁੱਟੀ ਜਾਂਦੀ ਹੈ
<input type="checkbox"/>	<input type="checkbox"/>	<input type="checkbox"/>	ਵਰਤੀਆਂ ਗਈਆਂ ਵੈਕਸ ਸਟਰਿੱਪਾਂ (ਪੱਤੀਆਂ) ਫੌਰਨ ਸੁੱਟੀਆਂ ਜਾਂਦੀਆਂ ਹਨ; ਵੈਕਸ ਸਟਰਿੱਪਾ ਨੂੰ ਦੁਬਾਰਾ ਨਹੀਂ ਵਰਤਿਆ ਜਾ ਸਕਦਾ
<input type="checkbox"/>	<input type="checkbox"/>	<input type="checkbox"/>	ਕਨਟੈਮੀਨੇਸ਼ਨ ਅਗਾਂਹ ਫੈਲਣ ਤੋਂ ਰੋਕਥਾਮ ਕਰਨ ਲਈ ਲੋਸ਼ਨਾਂ ਅਤੇ ਤੇਲਾਂ ਨੂੰ ਪੰਪ ਬੋਤਲ ਵਿਚ ਪਾਇਆ ਜਾਣਾ ਚਾਹੀਦਾ ਹੈ
<input type="checkbox"/>	<input type="checkbox"/>	<input type="checkbox"/>	ਵੈਕਸ ਪੌਟਾਂ/ਯੂਨਿਟਾਂ ਨੂੰ ਨੇਮ ਨਾਲ ਖਾਲੀ ਕੀਤਾ ਜਾਣਾ ਚਾਹੀਦਾ ਹੈ ਅਤੇ ਹਲਕੇ ਪੱਧਰ ਦੇ ਡਿਸਇਨਫੈਕਟੈਂਟ ਨਾਲ ਰੋਗਾਣੂ-ਨਾਸ਼ਕ ਕੀਤਾ ਜਾਣਾ ਚਾਹੀਦਾ ਹੈ (ਜਿਵੇਂ ਘੱਟੋ ਘੱਟ ਹਰ ਹਫਤੇ)
<input type="checkbox"/>	<input type="checkbox"/>	<input type="checkbox"/>	ਸਟੇਨਲੈੱਸ ਸਟੀਲ ਸਪੈਚੂਲਾ ਵਰਗੇ ਔਜ਼ਾਰਾਂ ਨੂੰ, ਸਾਬਣ ਅਤੇ ਪਾਣੀ ਨਾਲ ਸਾਫ ਕਰਕੇ ਫਿਰ ਸਹੀ ਤਰੀਕੇ ਨਾਲ ਰੋਗਾਣੂ-ਨਾਸ਼ਕ ਕੀਤਾ ਜਾਂਦਾ ਹੈ
<input type="checkbox"/>	<input type="checkbox"/>	<input type="checkbox"/>	ਦੁਬਾਰਾ ਵਰਤੇ ਜਾਣ ਵਾਲੇ ਟੂਲਾਂ ਨੂੰ ਵਰਤੋਂ ਵਿਚ ਨਾ ਹੋਣ ਵੇਲੇ ਇਕ ਸਾਫ, ਢਕੇ ਹੋਏ ਡੱਬੇ ਵਿਚ ਸਾਂਭਿਆ ਜਾਂਦਾ ਹੈ
<input type="checkbox"/>	<input type="checkbox"/>	<input type="checkbox"/>	ਇੱਕੋ ਵਾਰੀ ਵਰਤੇ ਜਾਣ ਵਾਲੇ ਔਜ਼ਾਰਾਂ ਨੂੰ ਹਰ ਕਲਾਇੰਟ ਤੋਂ ਬਾਅਦ ਸੁੱਟਿਆ ਜਾਂਦਾ ਹੈ
<input type="checkbox"/>	<input type="checkbox"/>	<input type="checkbox"/>	ਹਰ ਕਲਾਇੰਟ ਵਿਚਕਾਰ ਵੈਕਸਿੰਗ ਟੇਬਲਾਂ/ਬੈੱਡਾਂ 'ਤੇ ਤਾਜ਼ਾ ਪੇਪਰ ਜਾਂ ਸਾਫ ਚਾਦਰਾਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ; ਵਰਤੀਆਂ ਗਈਆਂ ਚਾਦਰਾਂ ਹਰ ਕਲਾਇੰਟ ਤੋਂ ਬਾਅਦ ਲਾਉਂਡਰੀ ਵਿਚ ਪਾਈਆਂ ਜਾਣੀਆਂ ਚਾਹੀਦੀਆਂ ਹਨ
<input type="checkbox"/>	<input type="checkbox"/>	<input type="checkbox"/>	ਹਰ ਕਲਾਇੰਟ ਤੋਂ ਬਾਅਦ ਤੌਲੀਏ ਲਾਉਂਡਰੀ ਵਿਚ ਪਾਏ ਜਾਂਦੇ ਹਨ

**ਸਫਾਈ ਅਤੇ ਦੇਖਭਾਲ**

ਹਾਂ	ਨਹੀਂ	ਲਾਗੂ ਨਹੀਂ ਹੁੰਦਾ	
<input type="checkbox"/>	<input type="checkbox"/>	<input type="checkbox"/>	ਕੰਮ ਵਾਲੀ ਥਾਂ ਸਾਫ, ਸੁਖਰੀ, ਘੜਮੱਸ ਤੋਂ ਬਿਨਾਂ ਅਤੇ ਚੰਗੀ ਰੌਸ਼ਨੀ ਵਾਲੀ ਹੈ
<input type="checkbox"/>	<input type="checkbox"/>	<input type="checkbox"/>	ਸਟੋਰ ਕਰਨ ਵਾਲੀ ਥਾਂ (ਥਾਂਵਾਂ) ਸਾਫ ਅਤੇ ਘੜਮੱਸ ਤੋਂ ਬਿਨਾਂ ਹਨ; ਕੈਮੀਕਲ ਬੋਤਲਾਂ ਅਤੇ ਹੋਰ ਸਪਲਾਈ 'ਤੇ ਲੇਬਲ ਲੱਗੇ ਹੋਏ ਹਨ
<input type="checkbox"/>	<input type="checkbox"/>	<input type="checkbox"/>	ਕੰਮ ਦੇ ਸੰਪਰਕ ਵਿਚ ਆਉਣ ਵਾਲੀਆਂ ਥਾਂਵਾਂ ਨੂੰ ਹਰ ਕਲਾਇੰਟ ਤੋਂ ਬਾਅਦ ਡਿਸਇਨਫੈਕਟੈਂਟ ਦੇ ਹਲਕੇ ਪੱਧਰ ਨਾਲ ਸਾਫ ਅਤੇ ਰੋਗਾਣੂ ਨਸ਼ਟ ਕੀਤਾ ਜਾਂਦਾ ਹੈ (ਜਿਵੇਂ 1:500 ਹਲਕੀ ਬਲੀਚ ਨਾਲ ਪਾਣੀ ਦਾ ਘੱਲ)। ਖੂਨ ਜਾਂ ਸਰੀਰ ਦੇ ਹੋਰ ਤਰਲਾਂ ਨਾਲ ਗੰਦੀ ਹੋਈ ਕੋਈ ਵੀ ਥਾਂ ਉੱਚੇ ਪੱਧਰ ਦੇ ਡਿਸਇਨਫੈਕਟੈਂਟ ਨਾਲ ਰੋਗਾਣੂ-ਨਾਸ਼ਕ ਕੀਤੀ ਜਾਣੀ ਚਾਹੀਦੀ ਹੈ

**GENERAL REQUIREMENTS**

ਹਾਂ	ਨਹੀਂ	ਲਾਗੂ ਨਹੀਂ ਹੁੰਦਾ	
<input type="checkbox"/>	<input type="checkbox"/>	<input type="checkbox"/>	ਸਾਰੀਆਂ ਚੀਜ਼ਾਂ ਨਰਮ, ਨਾ ਜਜ਼ਬ ਕਰਨ ਵਾਲੀ ਅਤੇ ਛੋਕ-ਰਹਿਤ ਸਾਮੱਗਰੀ ਤੋਂ ਬਣੀਆਂ ਹੋਈਆਂ ਹਨ
<input type="checkbox"/>	<input type="checkbox"/>	<input type="checkbox"/>	ਸਰਵਿਸ ਲਈ ਲੋੜੀਂਦੀ ਸਪਲਾਈ ਮੌਜੂਦ ਹੈ ਅਤੇ ਸੌਖੀ ਪਹੁੰਚ ਵਿਚ ਹੈ
<input type="checkbox"/>	<input type="checkbox"/>	<input type="checkbox"/>	ਹੱਥ ਧੋਣ ਲਈ ਸਿੱਕ ਕੰਮ ਵਾਲੀ ਥਾਂ ਦੇ ਨੇੜੇ ਹਨ
<input type="checkbox"/>	<input type="checkbox"/>	<input type="checkbox"/>	ਹੱਥ ਧੋਣ ਵਾਲੇ ਸਿੱਕ ਨੂੰ ਗਰਮ ਅਤੇ ਠੰਢੇ ਪਾਣੀ ਦੀ ਚੱਲਦੀ ਸਪਲਾਈ ਹੈ, ਡਿਸਪੈਂਸਰ ਵਿਚ ਤਰਲ ਸਾਬਣ ਹੈ ਅਤੇ ਇਕ ਵਾਰੀ ਵਰਤਣ ਲਈ ਤੌਲੀਏ ਹਨ
<input type="checkbox"/>	<input type="checkbox"/>	<input type="checkbox"/>	ਸਾਜ਼-ਸਾਮਾਨ ਅਤੇ ਔਜ਼ਾਰਾਂ ਦੀ ਸਫਾਈ ਲਈ ਸਥਾਨ 'ਤੇ ਸਿੱਕ ਹੈ
<input type="checkbox"/>	<input type="checkbox"/>	<input type="checkbox"/>	ਔਜ਼ਾਰਾਂ/ਸਾਜ਼-ਸਾਮਾਨ ਦੀ ਸਫਾਈ ਅਤੇ ਰੋਗਾਣੂ-ਨਾਸ਼ਕਤਾ ਲਈ ਵੱਖਰੇ ਏਰੀਏ ਹਨ ਜੋ ਕਿ ਟ੍ਰੀਟਮੈਂਟ ਵਾਲੀਆਂ ਥਾਂਵਾਂ ਅਤੇ ਵਾਸ਼ਰੂਮਾਂ ਤੋਂ ਅਲੱਗ ਹਨ

ਖਾਨਾ 1: ਵਰਤੇ ਗਏ ਰੋਗਾਣੂ-ਨਾਸ਼ਕਾਂ ਦੀ ਲਿਸਟ			
	ਹਲਕੇ ਪੱਧਰ ਦਾ ਰੋਗਾਣੂ-ਨਾਸ਼ਕ	ਦਰਮਿਆਨੇ ਪੱਧਰ ਦਾ ਰੋਗਾਣੂ-ਨਾਸ਼ਕ	ਉੱਚੇ ਪੱਧਰ ਦਾ ਰੋਗਾਣੂ-ਨਾਸ਼ਕ
ਟਰੇਡ ਨਾਂ			
ਸਰਗਰਮ ਤੱਤ			
ਸੰਪਰਕ ਦਾ ਘੱਟੋ ਘੱਟ ਸਮਾਂ			

ਟਰੇਡ ਨਾਂ			
ਸਰਗਰਮ ਤੱਤ			
ਸੰਪਰਕ ਦਾ ਘੱਟੋ ਘੱਟ ਸਮਾਂ			

ਖਾਨਾ 2: ਰੋਗਾਣੂ-ਨਾਸ਼ਕ ਪੱਧਰ ਅਤੇ ਆਮ ਵਰਤੇ ਜਾਂਦੇ ਟਰੇਡ ਨਾਂਵਾਂ ਦੀਆਂ ਉਦਾਹਰਣਾਂ	
ਰੋਗਾਣੂ-ਨਾਸ਼ਕ ਜਾਂ ਡਿਸਇਨਫੈਕਸ਼ਨ ਦਾ ਪੱਧਰ	ਟਰੇਡ ਨਾਂਵਾਂ ਦੀਆਂ ਉਦਾਹਰਣਾਂ
ਉੱਚੇ ਪੱਧਰ ਦਾ ਰੋਗਾਣੂ-ਨਾਸ਼ਕ	Cidex OPA, MetriCide, Accel CS 20 7%, RapiCide PA, Steris 20, Steris Resert, HLD 5, Optim CS 20, Sporox, 6.15% Ultra Clorox Professional bleach (5000 ppm)
ਦਰਮਿਆਨੇ ਪੱਧਰ ਦਾ ਰੋਗਾਣੂ-ਨਾਸ਼ਕ	BioMERS, BioSURF, BM-6400, Instrubex-E, SEPTeFX, tbMinuteman, T <sup>3</sup> 6 Disinfect, AccelTB 5.25-6.15% household bleach (1000ppm)
ਹਲਕੇ ਪੱਧਰ ਦਾ ਰੋਗਾਣੂ-ਨਾਸ਼ਕ	Barbicide, Marvicide, Zepamine-A, Environ™ LpH™, Lysol chemicals, Virox 5 concentrate, Carpe Diem, Supergermiphene, Quat based antiseptic towelettes, Virox 5, Accel Surface cleaner, Germicide-3 Disinfectant Cleaner, Cavicide, BioTEXT, Gamut Plus, 7D TEXT 5.25-6.15% household bleach (100ppm)

Source: Guidelines for Personal Service Establishments – July 2012 Health Protection Branch, Ministry of Health

ਖਾਨਾ 3: ਘਰੇਲੂ ਵਰਤੋਂ ਵਾਲੀ ਬਲੀਚ ਨੂੰ ਰੋਗਾਣੂ-ਨਾਸ਼ਕ ਦੇ ਤੌਰ 'ਤੇ ਤਿਆਰ ਕਰਨਾ		
ਰੋਗਾਣੂ-ਨਾਸ਼ਕ ਦਾ ਲੋੜੀਂਦਾ ਪੱਧਰ	ਵਰਤੋਂ ਕਦੋਂ ਕਰਨੀ ਹੈ	*ਬਲੀਚ ਦਾ ਘੋਲ ਕਿਵੇਂ ਰਲਾਉਣਾ ਹੈ
<b>ਉੱਚਾ ਪੱਧਰ</b> 1:10 ਬਲੀਚ ਦਾ ਪਤਲਾਪਨ** (1 ਹਿੱਸਾ ਬਲੀਚ: 9 ਹਿੱਸੇ ਪਾਣੀ) ≥ 5000 ਪੀ ਪੀ ਐੱਮ <b>ਲੇਬਲ 'ਤੇ ਡੀ ਆਈ ਐੱਨ ਹੋਣਾ ਅਤੇ ਐੱਚ ਐੱਲ ਡੀ ਹੋਣਾ ਜ਼ਰੂਰੀ ਹੈ</b>	<b>ਸੈਮੀ-ਕ੍ਰਿਟੀਕਲ</b> ਉਹ ਔਜ਼ਾਰ/ਸਾਜ਼-ਸਾਮਾਨ ਜਿਹੜਾ ਗੈਰ-ਅਫ਼ੋਹ ਚਮੜੀ ਜਾਂ ਲੇਸਦਾਰ ਝਿੱਲੀ ਦੇ ਸੰਪਰਕ ਵਿਚ ਆਉਂਦਾ ਹੈ ਪਰ ਆਮ ਤੌਰ 'ਤੇ ਇਸ ਵਿਚ ਚੁਭਦਾ ਨਹੀਂ <b>ਨੋਟ:</b> ਇਹ ਥਾਂਵਾਂ ਨੂੰ ਸਾਫ਼ ਕਰਨ ਲਈ ਉਦੋਂ ਵੀ ਵਰਤੇ ਜਾਂਦੇ ਹਨ ਜਦੋਂ ਇਹ ਖੂਨ ਜਾਂ ਸਰੀਰਕ ਤਰਲਾਂ ਦੇ ਸੰਪਰਕ ਵਿਚ ਆਉਂਦੀਆਂ ਹਨ ਜਾਂ ਜਿੱਥੇ ਰੋਗਾਣੂ-ਨਾਸ਼ਕਤਾ ਸੰਭਵ ਨਹੀਂ ਹੁੰਦੀ।	100 ਐੱਮ ਐੱਲ ਬਲੀਚ 900 ਐੱਮ ਐੱਲ ਪਾਣੀ ਨਾਲ, ਇਕ ਲੀਟਰ ਘੋਲ ਬਣਾਉਂਦਾ ਹੈ <b>ਜਾਂ</b> 1/2 ਕੱਪ ਬਲੀਚ 4 ਕੱਪ ਪਾਣੀ ਨਾਲ
<b>ਦਰਮਿਆਨਾ ਪੱਧਰ</b> 1:50 ਬਲੀਚ ਦਾ ਪਤਲਾਪਨ** (1 ਹਿੱਸਾ ਬਲੀਚ: 49 ਹਿੱਸੇ ਪਾਣੀ) ≥ 1000 ਪੀ ਪੀ ਐੱਮ	<b>ਕੁਝ ਨੌਨ-ਕ੍ਰਿਟੀਕਲ</b> ਜਿਹੜਾ ਔਜ਼ਾਰ/ਸਾਜ਼-ਸਾਮਾਨ ਆਮ ਵਰਤੋਂ ਦੌਰਾਨ ਸਿਰਫ਼ ਅਫ਼ੋਹ ਚਮੜੀ ਦੇ ਸੰਪਰਕ ਵਿਚ ਹੀ ਆਉਂਦਾ ਹੈ, ਪਰ ਅਚਾਨਕ ਗੈਰ-ਅਫ਼ੋਹ ਚਮੜੀ ਦੇ ਸੰਪਰਕ ਵਿਚ ਆ ਸਕਦਾ ਹੈ ਜਾਂ ਖੂਨ ਜਾਂ ਸਰੀਰਕ ਤਰਲ ਨਾਲ ਗਿੱਲਾ ਹੋ ਸਕਦਾ ਹੈ	20 ਐੱਮ ਐੱਲ ਬਲੀਚ 980 ਐੱਮ ਐੱਲ ਪਾਣੀ ਨਾਲ, ਇਕ ਲੀਟਰ ਘੋਲ ਬਣਾਉਂਦਾ ਹੈ <b>ਜਾਂ</b> 4 ਛੋਟੇ ਚਮਚੇ ਬਲੀਚ 4 ਕੱਪ ਪਾਣੀ ਨਾਲ
<b>ਹਲਕਾ ਪੱਧਰ</b> 1:500 ਬਲੀਚ ਦਾ ਪਤਲਾਪਨ** (1 ਹਿੱਸਾ ਬਲੀਚ: 499 ਹਿੱਸੇ ਪਾਣੀ) ≥ 100 ਪੀ ਪੀ ਐੱਮ	<b>ਨੌਨ-ਕ੍ਰਿਟੀਕਲ</b> ਜਿਹੜਾ ਔਜ਼ਾਰ/ਸਾਜ਼-ਸਾਮਾਨ ਸਿੱਧੇ ਰੂਪ ਵਿਚ ਕਲਾਇੰਟ ਦੇ ਸੰਪਰਕ ਵਿਚ ਨਹੀਂ ਆਉਂਦਾ ਜਾਂ ਜਿਹੜਾ ਆਮ ਵਰਤੋਂ ਦੌਰਾਨ ਸਿਰਫ਼ ਅਫ਼ੋਹ ਚਮੜੀ ਦੇ ਸੰਪਰਕ ਵਿਚ ਆਉਂਦਾ ਹੈ <b>ਨੋਟ:</b> ਇਹ ਚੀਜ਼ਾਂ ਖੂਨ ਜਾਂ ਸਰੀਰ ਦੇ ਤਰਲਾਂ ਦੇ ਸੰਪਰਕ ਵਿਚ ਨਹੀਂ ਆਉਂਦੀਆਂ। ਆਮ ਸਫ਼ਾਈ ਲਈ ਵਰਤੀਆਂ ਜਾ ਸਕਦੀਆਂ ਹਨ।	5 ਐੱਮ ਐੱਲ ਬਲੀਚ 2 ½ ਲੀਟਰ ਪਾਣੀ ਨਾਲ <b>ਜਾਂ</b> 1 ਛੋਟਾ ਚਮਚਾ ਬਲੀਚ 10 ਕੱਪ ਪਾਣੀ ਨਾਲ

Source: Guidelines for Personal Service Establishments – July 2012 Health Protection Branch, Ministry of Health

ਖਾਨਾ 4: ਵੈਕਸਿੰਗ ਸਾਲੋਨ ਵਿਚ ਆਮ ਵਰਤੇ ਜਾਂਦੇ ਔਜ਼ਾਰਾਂ/ਸਾਜ਼-ਸਾਮਾਨ ਲਈ ਡਿਸਇਨਫੈਕਸ਼ਨ/ਰੋਗਾਣੂ-ਨਾਸ਼ਕਤਾ				
*ਇਕ ਵਾਰੀ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜੋ ਕਿ ਵਰਤਣ ਤੋਂ ਬਾਅਦ ਸੁੱਟ ਦਿੱਤੀਆਂ ਜਾਂਦੀਆਂ ਹਨ	ਨੌਨ-ਕ੍ਰਿਟੀਕਲ ਚੀਜ਼ (ਚੀਜ਼ਾਂ) ਲਈ ਹਲਕੇ ਪੱਧਰ ਦੀ ਰੋਗਾਣੂ-ਨਾਸ਼ਕਤਾ	ਨੌਨ-ਕ੍ਰਿਟੀਕਲ ਚੀਜ਼ (ਚੀਜ਼ਾਂ) ਲਈ ਦਰਮਿਆਨੇ ਪੱਧਰ ਦੀ ਰੋਗਾਣੂ-ਨਾਸ਼ਕਤਾ	ਸੈਮੀ-ਕ੍ਰਿਟੀਕਲ ਚੀਜ਼ (ਚੀਜ਼ਾਂ) ਲਈ ਉੱਚੇ ਪੱਧਰ ਦੀ ਰੋਗਾਣੂ-ਨਾਸ਼ਕਤਾ	ਕ੍ਰਿਟੀਕਲ ਚੀਜ਼ (ਚੀਜ਼ਾਂ) ਲਈ ਰੋਗਾਣੂ-ਨਾਸ਼ਕਤਾ
ਵੈਕਸਿੰਗ ਐਪਲੀਕੇਟਰ, ਸਪੈਚੂਲਾਜ਼ ਅਤੇ ਸਟਰਿੱਪਾਂ; “ਡਬਲ ਡਿੱਪ” ਕਰਨ ਲਈ ਵਰਤੀ ਗਏ ਵੈਕਸ ਅਤੇ ਕਨਟੇਨਰ			ਸੋਚਨੇ (ਜੇ ਚਮੜੀ ਨੂੰ ਤੋੜਨ ਅਤੇ ਅੰਦਰਲੇ ਵਾਲ ਹਟਾਉਣ ਲਈ ਵਰਤੇ ਗਏ ਹਨ)	ਬਲੇਡ

Source: Guidelines for Personal Service Establishments – July 2012 Health Protection Branch, Ministry of Health

ਹੋਰ ਨੋਟ: \_\_\_\_\_